

 Print Page

Sri Guru Granth Sahib

Displaying 628 of

ਸੰਤਹੁ ਸੁਖੁ ਹੋਆ ਸਭ ਥਾਈ ॥

Santhahu Sukh Hoaa Sabh Thhaaee ||

O Saints, there is peace everywhere.

ਸੋਰਠਿ (ਮਃ ੫) (੭੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੧

Raag Sorath Guru Arjan Dev

ਪਾਰਬ੍ਰਹਮੁ ਪੂਰਨ ਪਰਮੇਸਰੁ ਰਵਿ ਰਹਿਆ ਸਭਨੀ ਜਾਈ ॥ ਰਹਾਉ ॥

Paarabreham Pooran Paramaesar Rav Rehiaa Sabhane Jaaee || Rehaao ||

The Supreme Lord God, the Perfect Transcendent Lord, is pervading everywhere. ||Pause||

ਸੋਰਠਿ (ਮਃ ੫) (੭੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੧

Raag Sorath Guru Arjan Dev

ਧੁਰ ਕੀ ਬਾਣੀ ਆਈ ॥

Dhur Kee Baanee Aaee ||

The Bani of His Word emanated from the Primal Lord.

ਸੋਰਠਿ (ਮਃ ੫) (੭੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੨

Raag Sorath Guru Arjan Dev

ਤਿਨਿ ਸਗਲੀ ਚਿੰਤ ਮਿਟਾਈ ॥

Thin Sagalee Chinth Mittaee ||

It eradicates all anxiety.

ਸੋਰਠਿ (ਮਃ ੫) (੭੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੨

Raag Sorath Guru Arjan Dev

ਦਇਆਲ ਪੁਰਖ ਮਿਹਰਵਾਨਾ ॥

Dhaeiaal Purakh Miharavaanaa ||

The Lord is merciful, kind and compassionate.

ਸੋਰਠਿ (ਮਃ ੫) (੭੭) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੨

Raag Sorath Guru Arjan Dev

ਹਰਿ ਨਾਨਕ ਸਾਚੁ ਵਖਾਨਾ ॥੨॥੧੩॥੭੭॥

Har Naanak Saach Vakhaanaa ||2||13||77||

Nanak chants the Naam, the Name of the True Lord. ||2||13||77||

ਸੋਰਠਿ (ਮਃ ੫) (੭੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੩

Raag Sorath Guru Arjan Dev

ਸੋਰਠਿ ਮਹਲਾ ੫ ॥

Sorath Mehalaa 5 ||

Sorat'h, Fifth Mehl:

ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੮

ਐਥੈ ਓਥੈ ਰਖਵਾਲਾ ॥

Aithhai Outhhai Rakhavaalaa ||

Here and hereafter, He is our Savior.

ਸੋਰਠਿ (ਮਃ ੫) (੭੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੩

Raag Sorath Guru Arjan Dev

ਪ੍ਰਭ ਸਤਿਗੁਰ ਦੀਨ ਦਇਆਲਾ ॥

Prabh Sathigur Dheen Dhaeiaalaa ||

God, the True Guru, is Merciful to the meek.

ਸੋਰਠਿ (ਮਃ ੫) (੭੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੩

Raag Sorath Guru Arjan Dev

ਦਾਸ ਅਪਨੇ ਆਪਿ ਰਾਖੇ ॥

Dhaas Apanae Aap Raakhae ||

He Himself protects His slaves.

ਸੋਰਠਿ (ਮਃ ੫) (੭੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੪

Raag Sorath Guru Arjan Dev

ਘਟਿ ਘਟਿ ਸਬਦੁ ਸੁਭਾਖੇ ॥੧॥

Ghatt Ghatt Sabadh Subhaakhae ||1||

In each and every heart, the Beautiful Word of His Shabad resounds. ||1||

ਸੋਰਠਿ (ਮਃ ੫) (੭੮) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੮ ਪੰ. ੪

Raag Sorath Guru Arjan Dev

ਗੁਰ ਕੇ ਚਰਣ ਉਪਰਿ ਬਲਿ ਜਾਈ ॥

Gur Kae Charan Oopar Bal Jaaee ||

I am a sacrifice to the Guru's Feet.

ਸੋਰਠਿ (ਮਃ ੫) (੭੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੪

Raag Sorath Guru Arjan Dev

ਦਿਨਸੁ ਰੈਨਿ ਸਾਸਿ ਸਾਸਿ ਸਮਾਲੀ ਪੂਰਨੁ ਸਭਨੀ ਥਾਈ ॥ ਰਹਾਉ ॥

Dhinas Rain Saas Saas Samaalee Pooran Sabhanee Thhaaee || Rehaao ||

Day and night, with each and every breath, I remember Him; He is totally pervading and permeating all places. ||Pause||

ਸੋਰਠਿ (ਮਃ ੫) (੭੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੫

Raag Sorath Guru Arjan Dev

ਆਪਿ ਸਹਾਈ ਹੋਆ ॥

Aap Sehaaee Hoaa ||

He Himself has become my help and support.

ਸੋਰਠਿ (ਮਃ ੫) (੭੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੫

Raag Sorath Guru Arjan Dev

ਸਚੇ ਦਾ ਸਚਾ ਢੋਆ ॥

Sachae Dhaa Sachaa Dtoaa ||

True is the support of the True Lord.

ਸੋਰਠਿ (ਮਃ ੫) (੭੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੬

Raag Sorath Guru Arjan Dev

ਤੇਰੀ ਭਗਤਿ ਵਡਿਆਈ ॥

Thaeree Bhagath Vaddiaaee ||

Glorious and great is devotional worship to You.

ਸੋਰਠਿ (ਮਃ ੫) (੭੮) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੬

Raag Sorath Guru Arjan Dev

ਪਾਈ ਨਾਨਕ ਪ੍ਰਭ ਸਰਣਾਈ ॥੨॥੧੪॥੭੮॥

Paaee Naanak Prabh Saranaaee ||2||14||78||

Nanak has found God's Sanctuary. ||2||14||78||

ਸੋਰਠਿ (ਮਃ ੫) (੭੮) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੬

Raag Sorath Guru Arjan Dev

ਸੋਰਠਿ ਮਹਲਾ ੫ ॥

Sorath Mehalaa 5 ||

Sorat'h, Fifth Mehl:

ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੮

ਸਤਿਗੁਰ ਪੂਰੇ ਭਾਣਾ ॥

Sathigur Poorae Bhaanaa ॥

When it was pleasing to the Perfect True Guru,

ਸੋਰਠਿ (ਮਃ ੫) (੭੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੭

Raag Sorath Guru Arjan Dev

ਤਾ ਜਪਿਆ ਨਾਮੁ ਰਮਾਣਾ ॥

Thaa Japiaa Naam Ramaanaa ॥

Then I chanted the Naam, the Name of the Pervading Lord.

ਸੋਰਠਿ (ਮਃ ੫) (੭੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੭

Raag Sorath Guru Arjan Dev

ਗੋਬਿੰਦ ਕਿਰਪਾ ਧਾਰੀ ॥

Gobindh Kirapaa Dhhaaree ॥

The Lord of the Universe extended His Mercy to me,

ਸੋਰਠਿ (ਮਃ ੫) (੭੯) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੭

Raag Sorath Guru Arjan Dev

ਪ੍ਰਭਿ ਰਾਖੀ ਪੈਜ ਹਮਾਰੀ ॥੧॥

Prabh Raakhee Paij Hamaaree ॥1॥

And God saved my honor. ॥1॥

ਸੋਰਠਿ (ਮਃ ੫) (੭੯) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੭

Raag Sorath Guru Arjan Dev

ਹਰਿ ਕੇ ਚਰਨ ਸਦਾ ਸੁਖਦਾਈ ॥

Har Kae Charan Sadhaa Sukhadhaaee ॥

The Lord's feet are forever peace-giving.

ਸੋਰਠਿ (ਮਃ ੫) (੭੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੮

Raag Sorath Guru Arjan Dev

ਜੋ ਇਛਹਿ ਸੋਈ ਫਲੁ ਪਾਵਹਿ ਬਿਰਥੀ ਆਸ ਨ ਜਾਈ ॥੧॥ ਰਹਾਉ ॥

Jo Eishhehi Soee Fal Paavehi Birathhee Aas N Jaaee ॥1॥ Rehaao ॥

Whatever fruit one desires, he receives; his hopes shall not go in vain. ॥1॥Pause॥

ਸੋਰਠਿ (ਮਃ ੫) (੭੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੮

Raag Sorath Guru Arjan Dev

ਕ੍ਰਿਪਾ ਕਰੇ ਜਿਸੁ ਪ੍ਰਾਨਪਤਿ ਦਾਤਾ ਸੋਈ ਸੰਤੁ ਗੁਣ ਗਾਵੈ ॥

Kirapaa Karae Jis Praanapath Dhaathaa Soee Santh Gun Gaavai ||

That Saint, unto whom the Lord of Life, the Great Giver, extends His Mercy - he alone sings the Glorious Praises of the Lord.

ਸੋਰਠਿ (ਮਃ ੫) (੭੯) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੯

Raag Sorath Guru Arjan Dev

ਪ੍ਰੇਮ ਭਗਤਿ ਤਾ ਕਾ ਮਨੁ ਲੀਣਾ ਪਾਰਬ੍ਰਹਮ ਮਨਿ ਭਾਵੈ ॥੨॥

Praem Bhagath Thaa Kaa Man Leenaa Paarabreham Man Bhaavai ||2||

His soul is absorbed in loving devotional worship; his mind is pleasing to the Supreme Lord God. ||2||

ਸੋਰਠਿ (ਮਃ ੫) (੭੯) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੯

Raag Sorath Guru Arjan Dev

ਆਠ ਪਹਰ ਹਰਿ ਕਾ ਜਸੁ ਰਵਣਾ ਬਿਖੈ ਠਗਉਰੀ ਲਾਥੀ ॥

Aath Pehar Har Kaa Jas Ravanaa Bikhai Thagouree Laathhee ||

Twenty-four hours a day, he chants the Praises of the Lord, and the bitter poison does not affect him.

ਸੋਰਠਿ (ਮਃ ੫) (੭੯) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੧੦

Raag Sorath Guru Arjan Dev

ਸੰਗਿ ਮਿਲਾਇ ਲੀਆ ਮੇਰੈ ਕਰਤੈ ਸੰਤ ਸਾਧ ਭਏ ਸਾਥੀ ॥੩॥

Sang Milaae Leeaa Maerai Karathai Santh Saadhh Bheae Saathhee ||3||

My Creator Lord has united me with Himself, and the Holy Saints have become my companions. ||3||

ਸੋਰਠਿ (ਮਃ ੫) (੭੯) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੧੦

Raag Sorath Guru Arjan Dev

ਕਰੁ ਗਹਿ ਲੀਨੇ ਸਰਬਸੁ ਦੀਨੇ ਆਪਹਿ ਆਪੁ ਮਿਲਾਇਆ ॥

Kar Gehi Leenae Sarabas Dheenae Aapehi Aap Milaaeiaa ||

Taking me by the hand, He has given me everything, and blended me with Himself.

ਸੋਰਠਿ (ਮਃ ੫) (੭੯) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੧੧

Raag Sorath Guru Arjan Dev

ਕਹੁ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰੁ ਪਾਇਆ ॥੪॥੧੫॥੭੯॥

Kahu Naanak Sarab Thhok Pooran Pooraa Sathigur Paaeiaa ||4||15||79||

Says Nanak, everything has been perfectly resolved; I have found the Perfect True Guru. ||4||15||79||

ਸੋਰਠਿ (ਮਃ ੫) (੭੯) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੧੧

Raag Sorath Guru Arjan Dev

ਸੋਰਠਿ ਮਹਲਾ ੫ ॥

Sorath Mehalaa 5 ||

Sorat'h, Fifth Mehl:

ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੮

ਗਰੀਬੀ ਗਦਾ ਹਮਾਰੀ ॥

Gareebee Gadhaa Hamaaree ||

Humility is my spiked club.

ਸੋਰਠਿ (ਮਃ ੫) (੮੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੧੨

Raag Sorath Guru Arjan Dev

ਖੰਨਾ ਸਗਲ ਰੇਨੁ ਛਾਰੀ ॥

Khannaa Sagal Raen Shhaaree ||

My dagger is to be the dust of all men's feet.

ਸੋਰਠਿ (ਮਃ ੫) (੮੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੧੩

Raag Sorath Guru Arjan Dev

ਇਸੁ ਆਗੈ ਕੋ ਨ ਟਿਕੈ ਵੇਕਾਰੀ ॥

Eis Aagai Ko N Ttikai Vaekaaree ||

No evil-doer can withstand these weapons.

ਸੋਰਠਿ (ਮਃ ੫) (੮੦) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੧੩

Raag Sorath Guru Arjan Dev

ਗੁਰ ਪੂਰੇ ਏਹ ਗਲ ਸਾਰੀ ॥੧॥

Gur Poorae Eaeh Gal Saaree ||1||

The Perfect Guru has given me this understanding. ||1||

ਸੋਰਠਿ (ਮਃ ੫) (੮੦) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੧੩

Raag Sorath Guru Arjan Dev

ਹਰਿ ਹਰਿ ਨਾਮੁ ਸੰਤਨ ਕੀ ਓਟਾ ॥

Har Har Naam Santhan Kee Outtaa ||

The Name of the Lord, Har, Har, is the support and shelter of the Saints.

ਸੋਰਠਿ (ਮਃ ੫) (੮੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੧੩

Raag Sorath Guru Arjan Dev

ਜੋ ਸਿਮਰੈ ਤਿਸ ਕੀ ਗਤਿ ਹੋਵੈ ਉਧਰਹਿ ਸਗਲੇ ਕੋਟਾ ॥੧॥ ਰਹਾਉ ॥

Jo Simarai This Kee Gath Hovai Oudhwarehi Sagalae Kottaa ||1|| Rehaao ||

One who remembers the Lord in meditation, is emancipated; millions have been saved in this way.

||1||Pause||

ਸੋਰਠਿ (ਮਃ ੫) (੮੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੧੪

Raag Sorath Guru Arjan Dev

ਸੰਤ ਸੰਗਿ ਜਸੁ ਗਾਇਆ ॥

Santh Sang Jas Gaaeiaa ||

In the Society of the Saints, I sing His Praises.

ਸੋਰਠਿ (ਮਃ ੫) (੮੦) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੧੪

Raag Sorath Guru Arjan Dev

ਇਹੁ ਪੂਰਨ ਹਰਿ ਧਨੁ ਪਾਇਆ ॥

Eihu Pooran Har Dhhan Paaeiaa ||

I have found this, the perfect wealth of the Lord.

ਸੋਰਠਿ (ਮਃ ੫) (੮੦) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੧੫

Raag Sorath Guru Arjan Dev

ਕਹੁ ਨਾਨਕ ਆਪੁ ਮਿਟਾਇਆ ॥

Kahu Naanak Aap Mittaaeiaa ||

Says Nanak, I have eradicated my self-conceit.

ਸੋਰਠਿ (ਮਃ ੫) (੮੦) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੧੫

Raag Sorath Guru Arjan Dev

ਸਭੁ ਪਾਰਬ੍ਰਹਮੁ ਨਦਰੀ ਆਇਆ ॥੨॥੧੬॥੮੦॥

Sabh Paarabreham Nadharee Aaeiaa ||2||16||80||

I see the Supreme Lord God everywhere. ||2||16||80||

ਸੋਰਠਿ (ਮਃ ੫) (੮੦) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੧੫

Raag Sorath Guru Arjan Dev

ਸੋਰਠਿ ਮਹਲਾ ੫ ॥

Sorath Mehalaa 5 ||

Sorat'h, Fifth Mehl:

ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੮

ਗੁਰਿ ਪੂਰੈ ਪੂਰੀ ਕੀਨੀ ॥

Gur Poorai Pooree Keenee ||

The Perfect Guru has done it perfectly.

ਸੋਰਠਿ (ਮਃ ੫) (੮੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੧੬

Raag Sorath Guru Arjan Dev

ਬਖਸ ਅਪੁਨੀ ਕਰਿ ਦੀਨੀ ॥

Bakhas Apunee Kar Dheenee ||

He blessed me with forgiveness.

ਸੋਰਠਿ (ਮਃ ੫) (੮੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੧੬

Raag Sorath Guru Arjan Dev

ਨਿਤ ਅਨੰਦ ਸੁਖ ਪਾਇਆ ॥

Nith Anandh Sukh Paaeiaa ||

I have found lasting peace and bliss.

ਸੋਰਠਿ (ਮਃ ੫) (੮੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੧੭

Raag Sorath Guru Arjan Dev

ਥਾਵ ਸਗਲੇ ਸੁਖੀ ਵਸਾਇਆ ॥੧॥

Thhaav Sagalae Sukhee Vasaaeiaa ||1||

Everywhere, the people dwell in peace. ||1||

ਸੋਰਠਿ (ਮਃ ੫) (੮੧) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੧੭

Raag Sorath Guru Arjan Dev

ਹਰਿ ਕੀ ਭਗਤਿ ਫਲ ਦਾਤੀ ॥

Har Kee Bhagath Fal Dhaathee ||

Devotional worship to the Lord is what gives rewards.

ਸੋਰਠਿ (ਮਃ ੫) (੮੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੧੭

Raag Sorath Guru Arjan Dev

ਗੁਰਿ ਪੂਰੈ ਕਿਰਪਾ ਕਰਿ ਦੀਨੀ ਵਿਰਲੈ ਕਿਨ ਹੀ ਜਾਤੀ ॥ ਰਹਾਉ ॥

Gur Poorai Kirapaa Kar Dheenee Viralai Kin Hee Jaathee || Rehaao ||

The Perfect Guru, by His Grace, gave it to me; how rare are those who know this. ||Pause||

ਸੋਰਠਿ (ਮਃ ੫) (੮੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੧੭

Raag Sorath Guru Arjan Dev

ਗੁਰਬਾਣੀ ਗਾਵਹ ਭਾਈ ॥

Gurabaanee Gaaveh Bhaaee ||

Sing the Word of the Guru's Bani, O Siblings of Destiny.

ਸੋਰਠਿ (ਮਃ ੫) (੮੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੧੮

Raag Sorath Guru Arjan Dev

ਓਹ ਸਫਲ ਸਦਾ ਸੁਖਦਾਈ ॥

Ouh Safal Sadhaa Sukhadhaae ||

That is always rewarding and peace-giving.

ਸੋਰਠਿ (ਮਃ ੫) (੮੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੧੮

Raag Sorath Guru Arjan Dev

ਨਾਨਕ ਨਾਮੁ ਧਿਆਇਆ ||

Naanak Naam Dhhiaaeiaa ||

Nanak has meditated on the Naam, the Name of the Lord.

ਸੋਰਠਿ (ਮਃ ੫) (੮੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੧੯

Raag Sorath Guru Arjan Dev

ਪੂਰਬਿ ਲਿਖਿਆ ਪਾਇਆ ||੨||੧੭||੮੧||

Poorab Likhiaa Paaeiaa ||2||17||81||

He has realized his pre-ordained destiny. ||2||17||81||

ਸੋਰਠਿ (ਮਃ ੫) (੮੧) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੬੨੮ ਪੰ. ੧੯

Raag Sorath Guru Arjan Dev

ਸੋਰਠਿ ਮਹਲਾ ੫ ||

Sorath Mehalaa 5 ||

Sorat'h, Fifth Mehl:

ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੯